

ਕੈਲੀਫੋਰਨੀਆ ਵਿੱਚ ਵੋਟ ਪਾਉਣ ਦੀ ਤਿਆਰੀ ਕਰੋ ਜੀ 2020 ਦੀਆਂ ਆਮ ਚੋਣਾਂ ਵਿੱਚ ਕੈਲੀਫੋਰਨੀਆ ਵਿੱਚ ਵੋਟ ਪਾਉਣ ਸੰਬੰਧੀ ਜ਼ਰੂਰੀ ਸੂਚਨਾ

ਇਸ ਸਾਲ ਨਵੰਬਰ ਦੀਆਂ ਚੋਣਾਂ ਵਿੱਚ ਤੁਸੀਂ ਕਈ ਤਰੀਕਿਆਂ ਨਾਲ ਹਿੱਸਾ ਲੈ ਸਕਦੇ ਹੋ। ਕੋਵਿਡ-19 ਦੀ ਮਹਾਂਮਾਰੀ ਕਰਕੇ ਹਰੇਕ ਰਜਿਸਟਰਡ ਵੋਟਰ ਨੂੰ ਡਾਕ ਰਾਹੀਂ ਬੈਲਟ ਪੇਪਰ (ਮਤਦਾਨ ਪੱਤਰ) ਭੇਜਿਆ ਜਾਵੇਗਾ। ਤੁਸੀਂ ਇਸ ਬੈਲਟ ਪੇਪਰ ਨੂੰ ਡਾਕ ਰਾਹੀਂ ਵੀ ਵਾਪਸ ਮੇੜ ਸਕਦੇ ਹੋ, ਜਾਂ ਖੁਦ ਵੋਟਿੰਗ ਸੈਂਟਰ (ਮਤਦਾਨ ਕੇਂਦਰ) ਵਿੱਚ ਜਾ ਕੇ ਦੇ ਸਕਦੇ ਹੋ। ਇਸ ਦਸਤਾਵੇਜ਼ ਵਿੱਚ ਵੋਟਿੰਗ ਵਾਰੇ ਜ਼ਰੂਰੀ ਜਾਣਕਾਰੀ ਤੁਹਾਡੇ ਲਈ ਮੁਹੱਈਆ ਕਰਵਾਈ ਗਈ ਹੈ।

ਵੋਟਰ ਬਣਨ ਲਈ ਜਾਂ ਆਪਣੀ ਰਜਿਸਟ੍ਰੇਸ਼ਨ ਨੂੰ ਅੱਪਡੇਟ ਕਰਨ ਲਈ ਇੰਟਰਨੈੱਟ ਰਾਹੀਂ registertovote.ca.gov ਉੱਤੇ ਜਾਓ ਜੀ।

ਰਜਿਸਟਰ ਹੋਣ ਤੋਂ ਬਿਨਾਂ ਤੁਸੀਂ ਵੋਟ ਨਹੀਂ ਪਾ ਸਕਦੇ। ਤੁਸੀਂ ਸਪੈਨਿਸ਼, ਚਾਈਨੀਜ਼, ਹਿੰਦੀ, ਜਪਾਨੀ, ਖਮੇਰ, ਕੋਰੀਅਨ, ਤਗਾਲੋਗ, ਥਾਈ ਅਤੇ ਵੀਅਤਨਾਮੀ ਭਾਸ਼ਾ ਵਿੱਚ ਰਜਿਸਟਰ ਕਰ ਸਕਦੇ ਹੋ। ਜੇ ਤੁਸੀਂ ਰਜਿਸਟਰਡ ਹੋ, ਤਾਂ ਕਿਰਪਾ ਕਰਕੇ ਉੱਪਰ ਲਿਖੀ ਵੈਬਸਾਈਟ ਉੱਤੇ ਜਾ ਕੇ ਆਪਣੀ ਵੋਟਰ ਰਜਿਸਟ੍ਰੇਸ਼ਨ ਜਾਣਕਾਰੀ ਦੀ ਪੜਤਾਲ ਕਰੋ ਜੀ ਕਿ ਤੁਹਾਡਾ ਨਾਮ-ਪਤਾ ਵਗੈਰਾ ਸਹੀ ਹਨ। ਤੁਸੀਂ ਆਪਣੀ ਜਾਣਕਾਰੀ ਅੱਪਡੇਟ ਵੀ ਕਰ ਸਕਦੇ ਹੋ - ਮਤਲਬ ਜੇ ਤੁਹਾਡੀ ਕਾਊਂਟੀ ਇਸ ਵਾਰ ਪੰਜਾਬੀ ਵਿੱਚ ਫੈਕਸੀਮਾਈਲ (ਨਮੂਨਾ) ਬੈਲਟ ਪੇਪਰ, ਜਾਂ ਹੋਰ ਚੋਣ ਸਮੱਗਰੀ ਮੁਹੱਈਆ ਕਰਵਾ ਰਹੀ ਹੈ, ਤਾਂ ਤੁਸੀਂ ਆਪਣੀ ਭਾਸ਼ਾ ਪੰਜਾਬੀ ਲਿਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੀ ਕਾਊਂਟੀ ਨਾਲ ਫੋਨ ਜਾਂ ਡਾਕ ਰਾਹੀਂ ਸੰਪਰਕ ਕਰਕੇ ਉਨ੍ਹਾਂ ਨੂੰ ਤੁਹਾਡੇ ਲਈ ਪੰਜਾਬੀ ਭਾਸ਼ਾ ਵਿੱਚ ਚੋਣ ਸਮੱਗਰੀ ਭੇਜਣ ਲਈ ਕਹਿ ਸਕਦੇ ਹੋ। ਨਵੰਬਰ 2020 ਦੀਆਂ ਚੋਣਾਂ ਵਿੱਚ ਵੋਟ ਪਾਉਣ ਲਈ ਸਮੇਂ ਸਿਰ ਡਾਕ ਰਾਹੀਂ ਬੈਲਟ ਪੇਪਰ ਪ੍ਰਾਪਤ ਕਰਨ ਲਈ ਰਜਿਸਟਰ ਹੋਣ ਲਈ ਆਖਰੀ ਤਾਰੀਖ 19 ਅਕਤੂਬਰ ਹੈ। ਜ਼ਿਕਰਯੋਗ ਹੈ ਕਿ ਤੁਸੀਂ ਇਸ ਤਾਰੀਖ ਤੋਂ ਬਾਦ ਰਜਿਸਟਰ ਹੋ ਕੇ ਵੀ ਨਵੰਬਰ ਦੀਆਂ ਚੋਣਾਂ ਵਿੱਚ ਹਿੱਸਾ ਲੈ ਸਕਦੇ ਹੋ। ਇਸ ਸਾਲ ਚੋਣਾਂ 3 ਨਵੰਬਰ ਨੂੰ ਹਨ, ਅਤੇ 19 ਅਕਤੂਬਰ ਤੋਂ ਬਾਅਦ ਚੋਣਾਂ ਦੇ ਦਿਨ ਤੱਕ ਤੁਹਾਡੀ ਕਾਊਂਟੀ ਦੇ ਮੁੱਖ ਚੋਣ ਦਫਤਰ ਨਾਲ ਸੰਪਰਕ ਕਰਕੇ ਤੁਸੀਂ ਉਨ੍ਹਾਂ ਵੱਲੋਂ ਨਿਰਧਾਰਤ ਤਰੀਕਿਆਂ ਰਾਹੀਂ ਵੋਟ ਪਾਉਣ ਲਈ ਰਜਿਸਟਰ ਕਰ ਸਕਦੇ ਹੋ।

ਤੁਸੀਂ ਆਪਣੇ ਬੈਲਟ ਪੇਪਰ ਉੱਤੇ ਇਸ ਵੈਬਸਾਈਟ ਰਾਹੀਂ ਨਿਗ੍ਹਾ ਸਕਦੇ ਹੋ: [WheresMyBallot.sos.ca.gov](https://wheresmyballot.sos.ca.gov)

ਤੁਹਾਨੂੰ ਪਤਾ ਲੱਗ ਜਾਵੇਗਾ ਜਦ ਤੁਹਾਡਾ ਬੈਲਟ ਪੇਪਰ ਡਾਕ ਰਾਹੀਂ ਭੇਜ ਦਿੱਤਾ ਗਿਆ ਹੈ, ਅਤੇ ਤੁਹਾਡੇ ਮੋੜਨ ਤੋਂ ਬਾਦ ਕਦੋਂ ਬੈਲਟ ਪੇਪਰ ਕਾਊਂਟੀ ਚੋਣ ਦਫਤਰ ਕੋਲ ਕਦੋਂ ਪਹੁੰਚਦਾ ਹੈ, ਅਤੇ ਤੁਹਾਡੀ ਵੋਟ ਕਦੋਂ ਗਿਣੀ ਜਾਂਦੀ ਹੈ। ਤੁਹਾਨੂੰ ਇਹ ਜਾਣਕਾਰੀ ਈ-ਮੇਲ, ਫੋਨ ਜਾਂ ਟੈਕਸਟ ਮੈਸੇਜ ਰਾਹੀਂ ਮਿਲੇਗੀ।

ਸਮੇਂ ਤੋਂ ਪਹਿਲਾਂ ਵੋਟ ਪਾਉਣ (ਅਰਲੀ ਵੋਟਿੰਗ) ਲਈ: caearlyvoting.sos.ca.gov

3 ਨਵੰਬਰ ਤੋਂ ਪਹਿਲਾਂ ਵੋਟ ਪਾਉਣ ਦਾ ਇੱਕ ਹੋਰ ਤਰੀਕਾ ਹੈ ਅਰਲੀ ਵੋਟਿੰਗ। 5 ਅਕਤੂਬਰ ਤੋਂ ਡਾਕ ਰਾਹੀਂ ਵੋਟਰਾਂ ਨੂੰ ਬੈਲਟ ਪੇਪਰ ਮਿਲਣੇ ਸ਼ੁਰੂ ਹੋ ਜਾਣਗੇ। ਤੁਸੀਂ ਘਰੋਂ ਵੋਟ ਪਾ ਕੇ ਡਾਕ ਰਾਹੀਂ ਇਨ੍ਹਾਂ ਨੂੰ ਮੇੜ ਸਕਦੇ ਹੋ, ਜਾਂ ਕਿਸੇ ਵੀ ਵੋਟਿੰਗ ਸੈਂਟਰ ਵਿੱਚ ਖੁਦ ਜਾ ਕੇ ਵੋਟ ਪਾ ਸਕਦੇ ਹੋ।

ਘਰ ਬੈਲਟ ਪੇਪਰ ਭਰਨ ਵੇਲੇ



ਬੈਲਟ ਪੇਪਰ ਨੂੰ ਵਾਪਸ ਕਰਨ ਵਾਲੇ ਲਿਫਾਫੇ ਵਿੱਚ ਪਾਉਣ ਉਪਰੰਤ ਉਸ ਲਿਫਾਫੇ ਨੂੰ ਚੰਗੀ ਤਰ੍ਹਾਂ ਸੀਲ ਕਰਕੇ ਦੱਸੀ ਗਈ ਜਗ੍ਹਾ ਉੱਤੇ ਦਸਤਖਤ ਕਰੋ ਜੀ ਅਤੇ ਜਿਸ ਦਿਨ ਤੁਸੀਂ ਵੋਟ ਪਾਈ ਉਹ ਤਾਰੀਖ ਲਿਖੋ ਜੀ। ਬੈਲਟ ਪੇਪਰ ਡਾਕ ਰਾਹੀਂ ਵਾਪਸ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਸਟੈਂਪ ਜਾਂ ਫੀਸ ਦੀ ਲੋੜ ਨਹੀਂ ਜੀ। ਕੋਸ਼ਿਸ਼ ਕਰੋ ਤੁਸੀਂ ਜਲਦੀ ਤੋਂ ਜਲਦੀ ਬੈਲਟ ਪੇਪਰ ਨੂੰ ਵਾਪਸ ਕਰ ਸਕੋ। ਬੈਲਟ ਪੇਪਰ ਮੋੜਨ ਦੇ ਹੇਠਲੇ ਤਰੀਕੇ ਹਨ:


- **ਅਮਰੀਕਨ ਡਾਕ ਸੇਵਾ (ਯੂਨਾਈਟਡ ਸਟੇਟਸ ਪੋਸਟਲ ਸਰਵਿਸ ਯੂ.ਐਸ.ਪੀ.ਐਸ):** ਜੇ ਤੁਸੀਂ ਡਾਕ ਰਾਹੀਂ ਵੋਟ ਪਾ ਰਹੇ ਹੋ, ਤਾਂ ਤੁਹਾਡਾ ਬੈਲਟ ਪੇਪਰ ਚੋਣ ਦਿਵਸ, 3 ਨਵੰਬਰ 2020, ਦਿਨ ਮੰਗਲਵਾਰ ਨੂੰ ਵੋਟਿੰਗ ਖਤਮ ਹੋਣ ਤੋਂ ਪਹਿਲਾਂ ਡਾਕ ਵਿੱਚ ਹੋਣਾ ਚਾਹੀਦਾ ਹੈ। ਤੁਸੀਂ 3 ਨਵੰਬਰ ਦੇ ਦਿਨ ਡਾਕਖਾਨੇ (ਪੋਸਟ ਆਫਿਸ) ਬੰਦ ਹੋਣ ਤੱਕ ਇਸ ਨੂੰ ਉੱਥੇ ਦੇ ਸਕਦੇ ਹੋ। ਤੁਹਾਡੇ ਘਰ ਦੇ ਸਾਹਮਣੇ ਬਣੇ ਡਾਕ ਦੇ ਡੱਬੇ (ਮੇਲ ਬਾਕਸ), ਜਾਂ ਜੇ ਤੁਸੀਂ ਅਪਾਰਟਮੈਂਟ ਜਾਂ ਟਾਊਨਹਾਊਸ ਵਿੱਚ ਰਹਿੰਦੇ ਹੋ, ਉੱਥੇ ਬਾਹਰ ਜਾਣ ਵਾਲੀ ਡਾਕ (ਆਊਟਗੋਇੰਗ ਮੇਲ) ਦੇ ਡੱਬੇ ਰਾਹੀਂ ਵੀ ਬੈਲਟ ਪੇਪਰ ਵਾਪਸ ਕੀਤੇ ਜਾ ਸਕਦੇ ਹਨ। ਤੁਹਾਡਾ ਬੈਲਟ ਪੇਪਰ 20 ਨਵੰਬਰ ਤੱਕ ਕਾਊਂਟੀ ਦੇ ਮੁੱਖ ਚੋਣ ਦਫਤਰ ਤੱਕ ਵਾਪਸ ਪਹੁੰਚਣਾ ਚਾਹੀਦਾ ਹੈ।

ਕੈਲੀਫੋਰਨੀਆ ਵਿੱਚ ਵੋਟ ਪਾਉਣ ਦੀ ਤਿਆਰੀ ਕਰੋ ਜੀ

2020 ਦੀਆਂ ਆਮ ਚੋਣਾਂ ਵਿੱਚ ਕੈਲੀਫੋਰਨੀਆ ਵਿੱਚ ਵੋਟ ਪਾਉਣ ਸੰਬੰਧੀ ਜ਼ਰੂਰੀ ਸੂਚਨਾ

- **ਬੈਲੋਟ ਡ੍ਰੌਪ ਬੌਕਸ:** ਤੁਸੀਂ ਡਾਕ ਰਾਹੀਂ ਮਿਲੇ ਆਪਣੇ ਬੈਲੋਟ ਪੇਪਰ ਨੂੰ ਉਨ੍ਹਾਂ ਨੂੰ ਮੋੜਨ ਲਈ ਬਣੇ ਸੁਰੱਖਿਅਤ ਬਕਸੇ (ਡ੍ਰੌਪ ਬੌਕਸ) ਰਾਹੀਂ ਮੋੜ ਸਕਦੇ ਹੋ। ਇਸ ਦਾ ਕੋਈ ਖਰਚਾ ਨਹੀਂ, ਸਭ ਤਰੀਕੇ ਮੁਫਤ ਹਨ। ਬੈਲੋਟ ਮੋੜਨ ਵਾਸਤੇ ਸੁਰੱਖਿਅਤ ਬਕਸੇ ਕਾਊਂਟੀ ਵਿੱਚ ਅਲੱਗ-ਅਲੱਗ ਜਗ੍ਹਾ ਉੱਤੇ ਲਗਾ ਦਿੱਤੇ ਜਾਣਗੇ। ਤੁਹਾਡੇ ਨੇੜਲੇ ਡ੍ਰੌਪ ਬੌਕਸ ਦੀ ਸੂਚੀ, ਸਥਾਨ, ਪਤਾ ਅਤੇ ਸਮਾਂ ਦੇਖਣ ਲਈ ਇੰਟਰਨੈੱਟ ਰਾਹੀਂ <https://caearlyvoting.sos.ca.gov/> ਉੱਤੇ ਜਾਉ ਜੀ।
- **ਵੋਟਿੰਗ ਸੈਂਟਰ ਵਿੱਚ ਖੁਦ ਜਾਣਾ:** ਤੁਸੀਂ ਡਾਕ ਰਾਹੀਂ ਮਿਲਿਆ ਬੈਲੋਟ ਪੇਪਰ ਤੁਹਾਡੀ ਕਾਊਂਟੀ ਵਿਚਲੇ ਕਿਸੇ ਵੀ ਵੋਟਿੰਗ ਸੈਂਟਰ (ਮਤਦਾਨ ਕੇਂਦਰ) ਵਿੱਚ ਜਾ ਕੇ ਵੀ ਮੋੜ ਸਕਦੇ ਹੋ। ਹਰੇਕ ਕਾਊਂਟੀ ਵਿੱਚ ਤਾਰੀਖਾਂ ਅਤੇ ਘੰਟੇ ਵੱਖ-ਵੱਖ ਹਨ। ਤੁਹਾਡੇ ਨੇੜਲੇ ਵੋਟਿੰਗ ਸੈਂਟਰਾਂ ਦੀ ਸੂਚੀ, ਸਥਾਨ, ਪਤਾ ਅਤੇ ਸਮਾਂ ਦੇਖਣ ਲਈ ਇੰਟਰਨੈੱਟ ਰਾਹੀਂ <https://caearlyvoting.sos.ca.gov/> ਉੱਤੇ ਜਾਉ ਜੀ।
- **ਕੋਈ ਵਿਸ਼ਵਾਸਯੋਗ ਵਿਅਕਤੀ:** ਤੁਹਾਡੇ ਬੈਲੋਟ ਪੇਪਰ ਨੂੰ ਤੁਹਾਡੇ ਪਰਿਵਾਰ ਦਾ ਕੋਈ ਜੀਅ ਜਾਂ ਦੋਸਤ ਜਿਸ ਉੱਤੇ ਤੁਸੀਂ ਭਰੋਸਾ ਕਰਦੇ ਹੋ ਵੀ ਮੋੜ ਸਕਦੇ ਹਨ। ਕਿਰਪਾ ਕਰਕੇ ਇਸ ਸੰਬੰਧੀ ਡਾਕ ਰਾਹੀਂ ਮਿਲੇ ਬੈਲੋਟ ਪੇਪਰ ਉੱਤੇ ਲਿਖੀਆਂ ਹਦਾਇਤਾਂ ਉੱਪਰ ਅਮਲ ਕਰੋ ਜੀ।

ਖੁਦ ਜਾ ਕੇ ਵੋਟ ਪਾਉਣੀ



ਬਹੁਤ ਸਾਰੀਆਂ ਕਾਊਂਟੀਆਂ ਵਿੱਚ ਚੋਣਾਂ ਦੇ ਦਿਨ ਤੋਂ ਪਹਿਲਾਂ ਵੋਟ ਪਾਉਣ (ਅਰਲੀ ਵੋਟਿੰਗ) ਦੀ ਸੁਵਿਧਾ ਉਪਲਬਧ ਹੋਵੇਗੀ। ਆਉਣ ਵਾਲੇ ਹਫ਼ਤਿਆਂ ਵਿੱਚ ਇਸ ਵਾਰੇ ਵਧੇਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਕਿਰਪਾ ਕਰਕੇ <https://www.sos.ca.gov/elections/voting-resources/county-elections-offices> ਉੱਤੇ ਜਾ ਕੇ ਆਪਣੀ ਕਾਊਂਟੀ ਦੇ ਮੁੱਖ ਚੋਣ ਦਫ਼ਤਰ ਅਤੇ ਤੁਹਾਨੂੰ ਵੋਟ ਪਾਉਣ ਲਈ ਕਿੱਥੇ ਜਾਣਾ ਚਾਹੀਦਾ ਹੈ ਵਾਰੇ ਹੋਰ ਜਾਣਕਾਰੀ ਹਾਸਲ ਕਰੋ ਜੀ। ਤੁਸੀਂ ਕਿਸੇ ਵੋਟਿੰਗ ਸੈਂਟਰ ਉੱਤੇ ਜਾ ਕੇ ਹੇਠ ਲਿਖੇ ਕੰਮ ਕਰ ਸਕਦੇ ਹੋ:

- ਵੋਟਿੰਗ ਮਸ਼ੀਨ ਰਾਹੀਂ ਵੋਟ ਪਾ ਸਕਦੇ ਹੋ
- ਤੁਹਾਡੀ ਭਾਸ਼ਾ ਵਿੱਚ ਹੋ ਸਕਦੇ ਹੈ ਤੁਹਾਨੂੰ ਮਦਦ ਮਿਲ ਜਾਵੇ
- ਉਸੇ ਦਿਨ ਰਜਿਸਟਰ ਹੋ ਕੇ ਵੋਟ ਪਾ ਸਕਦੇ ਹੋ
- ਆਪਣੀ ਬੈਲੋਟ ਬਦਲ ਸਕਦੇ ਹੋ

ਖੁਦ ਵੋਟਿੰਗ ਸੈਂਟਰ ਜਾ ਕੇ ਚੋਣਾਂ ਦੇ ਦਿਨ ਮੰਗਲਵਾਰ, 3 ਨਵੰਬਰ ਨੂੰ ਵੋਟ ਪਾਉਣ ਵਾਸਤੇ

sos.ca.gov/elections/polling-place

ਚੋਣਾਂ ਵਾਲੇ ਦਿਨ ਖੁਦ ਵੋਟਿੰਗ ਸੈਂਟਰ ਵਿਖੇ ਜਾ ਕੇ ਵੋਟ ਪਾਉ ਜੀ। ਉੱਪਰ ਲਿਖੀ ਵੈਬਸਾਈਟ ਉੱਤੇ ਜਾ ਕੇ ਆਪਣੇ ਵੋਟਿੰਗ ਸੈਂਟਰ ਵਾਰੇ ਪਤਾ ਕਰੋ ਜੀ। ਵੋਟ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਹੈ। ਜੇ ਤੁਸੀਂ ਸ਼ਾਮ 8 ਵਜੇ ਤੱਕ ਵੋਟਿੰਗ ਸੈਂਟਰ ਵਿਖੇ ਜਾ ਕੇ ਕਤਾਰ ਵਿੱਚ ਖੜ੍ਹੇ ਹੁੰਦੇ ਹੋ, ਤਾਂ ਤੁਹਾਨੂੰ ਵੋਟ ਪਾਉਣ ਦਾ ਹੱਕ ਹੈ। ਕਿਰਪਾ ਕਰਕੇ ਮਾਸਕ ਪਹਿਨੋ ਜੀ, ਨੱਕ ਮੂੰਹ ਢੱਕ ਕੇ ਰੱਖੋ ਜੀ ਅਤੇ ਹੋਰਾਂ ਤੋਂ ਦੂਰੀ ਬਣਾ ਕੇ ਰੱਖੋ ਜੀ। ਚੋਣ ਕਰਮਚਾਰੀ ਤੁਹਾਡੀ ਮਦਦ ਲਈ ਤਿਆਰ ਹੋਣਗੇ।

ਹੋਰ ਜਾਣਕਾਰੀ:

ਰਿਮੋਟ ਐਕਸੈਸੀਬਲ ਵੋਟ ਬਾਏ ਮੇਲ

ਰਿਮੋਟ ਐਕਸੈਸੀਬਲ ਵੋਟ ਬਾਏ ਮੇਲ ਤਕਨਾਲੋਜੀ ਰਾਹੀਂ ਅਪਾਹਜ ਵੋਟਰਾਂ ਦੀ ਵੋਟ ਪਾਉਣ ਵਿੱਚ ਮਦਦ ਕਰਦੀ ਹੈ। ਕਿਸੇ ਕਾਰਨ ਕਰਕੇ ਬਿਮਾਰ ਜਾਂ ਹੋਰ ਮੁਸ਼ਕਿਲ ਹਾਲਾਤ ਵਿੱਚ ਫਸੇ ਵੋਟਰਾਂ ਲਈ ਇਸ ਤਰੀਕੇ ਰਾਹੀਂ ਵੋਟ ਪਾਉਣੀ ਕਈ ਕਾਊਂਟੀਆਂ ਵਿੱਚ ਇਸ ਵਾਰ ਦੀਆਂ ਚੋਣਾਂ ਲਈ ਉਪਲਬਧ ਹੈ। ਕਿਰਪਾ ਕਰਕੇ ਆਪਣੀ ਕਾਊਂਟੀ ਦੇ ਮੁੱਖ ਚੋਣ ਦਫ਼ਤਰ ਨਾਲ ਸੰਪਰਕ ਕਰੋ ਜੀ, ਜਾਂ ਇੰਟਰਨੈੱਟ ਉੱਤੇ ਦੇਖੋ sos.ca.gov/county-elections-offices.

ਕੈਲੀਫੋਰਨੀਆ ਵਿੱਚ ਵੋਟ ਪਾਉਣ ਦੀ ਤਿਆਰੀ ਕਰੋ ਜੀ 2020 ਦੀਆਂ ਆਮ ਚੋਣਾਂ ਵਿੱਚ ਕੈਲੀਫੋਰਨੀਆ ਵਿੱਚ ਵੋਟ ਪਾਉਣ ਸੰਬੰਧੀ ਜ਼ਰੂਰੀ ਸੂਚਨਾ ਮਦਦ ਲੈਣ ਦੇ ਤਰੀਕੇ

- ਕਿਰਪਾ ਕਰਕੇ ਆਪਣੀ ਕਾਊਂਟੀ ਦੇ ਮੁੱਖ ਚੋਣ ਦਫਤਰ ਨਾਲ ਸੰਪਰਕ ਕਰੋ ਜੀ, ਜਾਂ ਇੰਟਰਨੈਟ ਉੱਤੇ ਦੇਖੋ sos.ca.gov/county-elections-offices.
- ਆਪਣੇ ਹੱਕਾਂ ਵਾਰੇ ਜਾਣਕਾਰੀ ਪ੍ਰਾਪਤ ਕਰੋ sos.ca.gov/elections/voter-bill-rights.
- ਤੁਹਾਡੀ ਕਾਊਂਟੀ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਵੀ ਸਹਾਇਤਾ ਉਪਲਬਧ ਕਰਵਾ ਰਹੀ ਹੋ ਸਕਦੀ ਹੈ। ਕਿਰਪਾ ਕਰਕੇ ਆਪਣੀ ਕਾਊਂਟੀ ਦੇ ਮੁੱਖ ਚੋਣ ਦਫਤਰ ਨਾਲ ਸੰਪਰਕ ਕਰੋ ਜੀ।
- ਕੈਲੀਫੋਰਨੀਆ ਸੈਕਰੇਟਰੀ ਔਫ ਸਟੇਟ ਅੰਗਰੇਜ਼ੀ, ਸਪੈਨਿਸ਼, ਚਾਈਨੀਜ਼, ਹਿੰਦੀ, ਜਪਾਨੀ, ਖਮੇਰ, ਕੋਰੀਅਨ, ਤਗਾਲੋਗ, ਥਾਈ ਅਤੇ ਵੀਅਤਨਾਮੀ ਭਾਸ਼ਾ ਵਿੱਚ ਵੀ ਵੋਟਰਾਂ ਦੀ ਮਦਦ ਲਈ ਫੋਨ ਹੈਲਪ ਲਾਈਨਾਂ ਚਲਾਉਂਦੀ ਹੈ। ਹੋਰ ਜਾਣਕਾਰੀ ਲਈ ਦੇਖੋ: sos.ca.gov/elections/voting-resources/voting-california/voter-hotlines.

(800) 345-VOTE (8683) – ਅੰਗਰੇਜ਼ੀ

(800) 232-VOTA (8682) - español / ਸਪੈਨਿਸ਼

(800) 339-2857 - 中文 / ਚਾਈਨੀਜ਼

(888) 345-2692 - हिन्दी / ਹਿੰਦੀ

(800) 339-2865 - 日本語 / ਜਪਾਨੀ

(888) 345-4917 - ខ្មែរ / ਖਮੇਰ

(866) 575-1558 - 한국어 / ਕੋਰੀਅਨ

(800) 339-2957 – Tagalog ਤਗਾਲੋਗ

(855) 345-3933 - ภาษาไทย / ਥਾਈ

(800) 339-8163 - Việt ngữ / ਵੀਅਤਨਾਮੀ

(800) 833-8683 – TTY/TDD